

09/24/06

Translation courtesy of:



<http://www.sikhitheMAX.com>

This Shabad is by Guru Arjan Dev Ji in Raag Sorath on Pannaa 627

ਸੋਰਠਿ ਮਹਲਾ ੫ ॥

sorat(h) mehalaa 5 ||
Sorat'h, Fifth Mehla:

ਪਰਮੇਸਰਿ ਦਿਤਾ ਬੰਨਾ ॥

paramaesar dhithaa ba(n)naa ||
The Transcendent Lord has given me His support.

ਦੁਖ ਰੋਗ ਕਾ ਡੇਰਾ ਭੰਨਾ ॥

dhukh rog kaa ddaeraa bha(n)naa ||
The house of pain and disease has been demolished.

ਅਨਦ ਕਰਹਿ ਨਰ ਨਾਰੀ ॥

anadh karehi nar naaree ||
The men and women celebrate.

ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥੧॥

har har prabh kirapaa dhhaaree ||1||
The Lord God, Har, Har, has extended His Mercy. ||1||

ਸੰਤਹੁ ਸੁਖੁ ਹੋਆ ਸਭ ਥਾਈ ॥

sa(n)thahu sukh hoaa sabh thhaaee ||
O Saints, there is peace everywhere.

ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥ ਰਹਾਉ ॥

paarabraham pooran paramaesar rav rehiaa sabhanea jaaee || rehaao ||
The Supreme Lord God, the Perfect Transcendent Lord, is pervading everywhere. ||Pause||

ਧੁਰ ਕੀ ਬਾਣੀ ਆਈ ॥

dhhur kee baanee aaee ||
The Bani of His Word emanated from the Primal Lord.

ਤਿਨਿ ਸਗਲੀ ਚਿੰਤ ਮਿਟਾਈ ॥

thin sagalee chi(n)th mittaaee ||
It eradicates all anxiety.

ਦਇਆਲ ਪੁਰਖ ਮਿਹਰਵਾਨਾ ॥

dhaeiaal purakh miharavaanaa ||
The Lord is merciful, kind and compassionate.

ਹਰਿ ਨਾਨਕ ਸਾਚੁ ਵਖਾਨਾ ॥੨॥੧੩॥੭੭॥

har naanak saach vakhaanaa ||2||13||77||
Nanak chants the Naam, the Name of the True Lord. ||2||13||77||